

ਕੀ ਮੈਂ ਨਿਯਮਿਤ ਬੇਰੁਜ਼ਗਾਰੀ ਲਾਭਾਂ ਲਈ ਯੋਗ ਹਾਂ?	ਹਾਂ	ਨਹੀਂ
1. ਕੀ ਤੁਸੀਂ ਆਪਣੇ “ ਆਧਾਰ ਸਾਲ” ਵਿੱਚ ਘੱਟੋ-ਘੱਟ 680 ਘੰਟਿਆਂ ਲਈ ਕੰਮ ਕੀਤਾ? ਤੁਹਾਡਾ ਆਧਾਰ ਸਾਲ, ਤੁਹਾਡੇ ਦੁਆਰਾ ਅਪਲਾਈ ਕਰਨ ਦੇ ਹਫ਼ਤੇ ਤੋਂ ਪਹਿਲਾਂ ਪਿਛਲੇ ਪੰਜ ਪੂਰੇ ਹੋਏ ਕੈਲੰਡਰ ਕੁਆਰਟਰਾਂ 'ਚੋਂ ਪਹਿਲੇ ਚਾਰ ਕੁਆਰਟਰ ਹੁੰਦੇ ਹਨ।		
2. ਕੀ ਤੁਸੀਂ ਕਦੇ ਵਾਸ਼ਿੰਗਟਨ ਰਾਜ ਵਿੱਚ ਪਿਛਲੇ 18 ਮਹੀਨਿਆਂ ਲਈ ਕੰਮ ਕੀਤਾ ਹੈ?		
3. ਕੀ ਤੁਸੀਂ ਕੰਮ ਕਰਨ ਦੇ ਯੋਗ ਹੋ? ਕੰਮ ਕਰਨ ਵਿੱਚ ਯੋਗ ਮਤਲਬ ਕਿ ਤੁਸੀਂ ਕੰਮ ਕਰਨ ਲਈ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਯੋਗ ਹੋ।		
4. ਕੀ ਤੁਸੀਂ ਕੰਮ ਕਰਨ ਲਈ ਉਪਲਬਧ ਹੋ? ਕੰਮ ਕਰਨ ਲਈ ਉਪਲਬਧ ਰਹਿਣਾ ਮਤਲਬ ਕਿ ਤੁਸੀਂ ਉਹਨਾਂ ਪ੍ਰਤਿਬੰਧਾਂ ਤੋਂ ਬਿਨਾਂ ਕੰਮ ਕਰਨ ਵਿੱਚ ਯੋਗ ਹੋ ਜੋ ਤੁਹਾਨੂੰ ਕੰਮ ਕਰਨ ਤੋਂ ਰੋਕਣਗੇ (ਜਿਵੇਂ ਕਿ: ਆਵਾਜਾਈ ਸਮੱਸਿਆਵਾਂ, ਬਿਮਾਰੀ, ਛੁੱਟੀਆਂ, ਜਾਂ ਪਰਿਵਾਰ/ਚਾਈਲਡ-ਕੇਅਰ ਦੀ ਕਮੀ)।		
5. ਕੀ ਤੁਹਾਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ? ਨੌਕਰੀ ਤੋਂ ਬਰਖਾਸਤ ਕੀਤੇ ਜਾਣ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।		
6. ਕੀ ਤੁਸੀਂ ਆਪਣੀ ਨੌਕਰੀ ਛੱਡ ਦਿੱਤੀ ਸੀ? ਨੌਕਰੀ ਛੱਡਣ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।		
7. ਕੀ ਤੁਹਾਨੂੰ ਪਿਛਲੇ 18 ਮਹੀਨਿਆਂ ਵਿੱਚ ਫੌਜ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ? ਹੋਰ ਜਾਣਕਾਰੀ ਪ੍ਰਾਪਤ ਕਰੋ।		
8. ਇਹਨਾਂ ਵਿੱਚੋਂ ਕੋਈ ਵੀ ਬਿਆਨ ਮੇਰੇ 'ਤੇ ਲਾਗੂ ਨਹੀਂ ਹੁੰਦਾ। ਜੇਕਰ ਕੋਈ ਵੀ ਲਾਗੂ ਨਹੀਂ ਹੁੰਦਾ, ਤਾਂ ਹਾਂ ਚੁਣੋ। <ul style="list-style-type: none"> • ਮੈਨੂੰ ਕੱਢ ਦਿੱਤਾ ਗਿਆ ਸੀ ਅਤੇ ਇਹ ਮੇਰੀ ਗ਼ਲਤੀ ਸੀ। ਗ਼ਲਤੀ ਪਾਏ ਜਾਣ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ। • ਮੈਂ ਆਪਣੇ ਰੋਜ਼ਗਾਰਦਾਤਾ ਵੱਲੋਂ ਹੜਤਾਲ 'ਤੇ ਹਾਂ। • ਮੈਂ ਨੌਕਰੀ ਤੋਂ ਜ਼ੈਰਹਾਜ਼ਰੀ ਦੀ ਛੁੱਟੀ 'ਤੇ ਹਾਂ। • ਮੈਂ ਹੁਣ ਵੀ ਕੰਮ ਕਰ ਰਿਹਾ/ਰਹੀ ਹਾਂ। 		

ਜੇਕਰ ਤੁਸੀਂ ਇਹਨਾਂ ਵਿੱਚੋਂ **ਜ਼ਿਆਦਾਤਰ** ਸਵਾਲਾਂ ਦਾ **ਹਾਂ** ਵਿੱਚ ਜਵਾਬ ਦਿੰਦੇ ਹੋ: ਤਾਂ ਤੁਸੀਂ ਸੰਭਵ ਤੌਰ ਤੇ ਨਿਯਮਿਤ ਬੇਰੁਜ਼ਗਾਰੀ ਲਾਭਾਂ ਲਈ ਯੋਗ ਹੋਵੋਗੇ। ਜਿੰਨਾ ਛੇਤੀ ਹੋ ਸਕੇ, ਲਾਭਾਂ ਲਈ ਅਪਲਾਈ ਕਰੋ ਅਤੇ ਅਸੀਂ ਤੁਹਾਡੀ ਐਪਲੀਕੇਸ਼ਨ ਦੀ ਸਮੀਖਿਆ ਕਰਾਂਗੇ ਅਤੇ ਫ਼ੈਸਲਾ ਕਰਾਂਗੇ ਕਿ ਤੁਸੀਂ ਯੋਗ ਹੋ ਜਾਂ ਨਹੀਂ। **ਗ਼ਲਤੀਆਂ ਤੋਂ ਬਚਣ ਲਈ ਅਤੇ ਤੇਜ਼ੀ ਨਾਲ ਭੁਗਤਾਨ ਪ੍ਰਾਪਤ ਕਰਨ ਲਈ, ਕਿਰਪਾ ਕਰਕੇ ਅਪਲਾਈ ਕਰਨ ਤੋਂ ਪਹਿਲਾਂ ਐਪਲੀਕੇਸ਼ਨ ਚੈਕਲਿਸਟ ਡਾਊਨਲੋਡ ਕਰਨ ਅਤੇ esd.wa.gov/unemployment 'ਤੇ ਜਾਣਕਾਰੀ ਪੜ੍ਹਨ ਲਈ ਯਕੀਨੀ ਰਹੋ।**

ਜੇਕਰ ਤੁਸੀਂ ਇਹਨਾਂ ਵਿੱਚੋਂ **ਜ਼ਿਆਦਾਤਰ** ਸਵਾਲਾਂ ਦਾ **ਨਾ** ਵਿੱਚ ਜਵਾਬ ਦਿੰਦੇ ਹੋ: ਤਾਂ ਤੁਸੀਂ ਸ਼ਾਇਦ ਨਿਯਮਿਤ ਲਾਭਾਂ ਲਈ ਯੋਗ ਨਹੀਂ ਹੋ ਸਕਦੇ ਪਰ ਤੁਸੀਂ COVID-19 ਮਹਾਮਾਰੀ ਦੌਰਾਨ ਸੰਘੀ CARES Act ਤਹਿਤ ਵਧੇਰੇ ਲਾਭਾਂ ਲਈ ਯੋਗ ਹੋ ਸਕਦੇ ਹੋ। ਇਹ ਦੇਖਣ ਲਈ ਕਿ ਕੀ ਤੁਸੀਂ ਯੋਗ ਹੋ ਜਾਂ ਨਹੀਂ, ਅਗਲੇ ਪੰਨੇ 'ਤੇ ਚੈਕਲਿਸਟ ਨੂੰ ਪੂਰਾ ਕਰੋ।

ਅੱਪਡੇਟ ਕੀਤਾ ਗਿਆ: 04.21.20

ਕੀ ਮੈਂ COVID-19 ਮਹਾਮਾਰੀ ਸਬੰਧਿਤ ਵਧੇਰੇ ਬੇਰੁਜ਼ਗਾਰੀ ਲਾਭਾਂ ਲਈ ਯੋਗ ਹਾਂ?

ਹਾਂ

ਨਹੀਂ

1. ਕੀ ਤੁਸੀਂ ਕੰਮ ਤੋਂ ਬਾਹਰ ਹੋ ਜਾਂ COVID-19 ਕਾਰਨ ਸਧਾਰਨ ਨਾਲੋਂ ਘੱਟ ਕੰਮ ਕਰ ਰਹੇ ਹੋ?
2. ਕੀ ਤੁਹਾਨੂੰ ਹਾਲ ਵਿੱਚ ਹੀ ਬੇਰੁਜ਼ਗਾਰੀ ਲਈ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਕਿਉਂਕਿ ਤੁਸੀਂ 680 ਘੰਟਿਆਂ ਲਈ ਕੰਮ ਨਹੀਂ ਕੀਤਾ ਸੀ?
3. ਕੀ ਤੁਸੀਂ ਕੰਮ ਕੀਤਾ, ਪਰ ਵਾਸ਼ਿੰਗਟਨ ਵਿੱਚ ਪਿਛਲੇ 18 ਮਹੀਨਿਆਂ ਵਿੱਚ 680 ਘੰਟਿਆਂ ਨਾਲੋਂ ਘੱਟ ਕੰਮ ਕੀਤਾ?
4. ਕੀ ਤੁਹਾਡੀ COVID-19 ਲਈ ਜਾਂਚ ਕੀਤੀ ਗਈ ਸੀ, ਜਾਂ ਤੁਸੀਂ ਗੰਭੀਰ ਰੂਪ ਤੋਂ ਬਿਮਾਰ ਅਤੇ ਕੰਮ ਕਰਨ ਵਿੱਚ ਅਯੋਗ ਸੀ?
5. ਕੀ ਤੁਹਾਡੇ ਵਿੱਚ COVID-19 ਦੇ ਲੱਛਣ ਦਿਖਾਈ ਦੇ ਰਹੇ ਹਨ ਅਤੇ ਤੁਸੀਂ ਟੈਸਟ ਦੇ ਨਤੀਜਿਆਂ ਲਈ ਉਡੀਕ ਕਰ ਰਹੇ ਹੋ ਜਾਂ ਮੈਡੀਕਲ ਸਲਾਹ ਲੱਭ ਰਹੇ ਹੋ?
6. ਕੀ ਤੁਸੀਂ ਵਧੇਰੇ ਜੋਖਿਮ ਵਿੱਚ ਹੋ ਅਤੇ ਇੱਕ ਮੈਡੀਕਲ ਪ੍ਰਦਾਤਾ ਨੇ ਤੁਹਾਨੂੰ ਘਰ ਵਿੱਚ ਰਹਿਣ ਲਈ ਕਿਹਾ ਹੈ?
7. ਕੀ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਆਸ਼ਰਿਤ ਦੀ ਦੇਖਭਾਲ ਕਰ ਰਹੇ ਹੋ ਜਿਸ ਨੂੰ COVID-19 ਹੈ?
8. ਕੀ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਆਸ਼ਰਿਤ ਹੈ ਜਿਸ ਨੂੰ COVID-19 ਦੇ ਲੱਛਣ ਹਨ ਅਤੇ ਉਹ ਮੈਡੀਕਲ ਸਲਾਹ ਭਾਲ ਰਿਹਾ ਹੈ?
9. ਕੀ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਆਸ਼ਰਿਤ ਵਧੇਰੇ ਜੋਖਿਮ ਵਿੱਚ ਹੈ, ਜੇ ਤੁਹਾਡੇ ਨਾਲ ਰਹਿੰਦਾ ਹੈ ਅਤੇ ਆਪਣੀ ਸੁਰੱਖਿਆ ਲਈ ਘਰ ਵਿੱਚ ਹੀ ਰਹਿ ਰਿਹਾ ਹੈ?
10. ਕੀ ਤੁਸੀਂ ਵਧੇਰੇ-ਜੋਖਿਮ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਜਿਸ ਨੂੰ ਆਪਣੀ ਸੁਰੱਖਿਆ ਲਈ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ?
11. ਕੀ ਤੁਹਾਡੇ ਬੱਚੇ ਦਾ ਸਕੂਲ ਬੰਦ ਕਰ ਦਿੱਤਾ ਗਿਆ ਹੈ ਅਤੇ ਤੁਹਾਨੂੰ ਚਾਈਲਡ ਕੇਅਰ ਨਹੀਂ ਲੱਭ ਰਹੀ ਹੈ ?
12. ਕੀ ਤੁਹਾਡਾ ਕਾਰਜਸਥਾਨ ਕਿਸੇ ਸਰਕਾਰੀ ਆਦੇਸ਼ ਜਾਂ COVID-19 ਦੇ ਮਾਮਲੇ ਕਾਰਨ ਬੰਦ ਕਰ ਦਿੱਤਾ ਗਿਆ ਹੈ, ਅਤੇ ਤੁਸੀਂ ਘਰ ਤੋਂ ਕੰਮ ਕਰਨ ਵਿੱਚ ਅਯੋਗ ਹੋ?
13. ਕੀ ਤੁਸੀਂ ਆਪਣਾ ਖੁਦ ਦਾ ਕੰਮ ਕਰਦੇ ਹੋ ?
14. ਇਹਨਾਂ ਵਿੱਚੋਂ ਕੋਈ ਵੀ ਬਿਆਨ ਮੇਰੇ 'ਤੇ ਲਾਗੂ ਨਹੀਂ ਹੁੰਦਾ। ਜੇਕਰ ਕੋਈ ਵੀ ਲਾਗੂ ਨਹੀਂ ਹੁੰਦਾ, ਤਾਂ ਹਾਂ ਚੁਣੋ।
 - ਮੈਂ ਜਿਨ੍ਹਾਂ ਕਾਰਨਾਂ ਕਰਕੇ ਨੌਂ ਕਰੀ ਛੱਡੀ ਜੇ COVID-19 ਨਾਲ ਸੰਬੰਧਿਤ ਨਹੀਂ ਹਨ।
 - ਮੈਂ ਸਿਰਫ਼ ਬੇਰੁਜ਼ਗਾਰੀ ਲਾਭ ਪ੍ਰਾਪਤ ਕਰਨ ਲਈ ਹੀ ਆਪਣੀ ਨੌਂ ਕਰੀ ਛੱਡੀ।
 - ਮੈਨੂੰ ਮੌਜੂਦਾ ਸਮੇਂ ਲੰਮੀ ਛੁੱਟੀ, ਬਿਮਾਰੀ ਦੀ ਛੁੱਟੀ ਜਾਂ ਭੁਗਤਾਨ ਸਮੇਤ ਖਾਲੀ ਸਮਾਂ ਮਿਲਿਆ ਹੋਇਆ ਹੈ।
 - ਮੈਂ ਘਰ ਤੋਂ ਕੰਮ ਕਰ ਸਕਦਾ ਹਾਂ ਪਰ ਅਜਿਹਾ ਕਰਨ ਦੀ ਚੋਣ ਨਹੀਂ ਕਰਦਾ।
 - ਮੈਂ ਇੱਕ ਮੁੱਖ ਕਰਮਚਾਰੀ ਹਾਂ, ਵਧੇਰੇ ਜੋਖਿਮ ਵਾਲਾ ਨਹੀਂ ਹਾਂ ਅਤੇ ਮੇਰੇ ਕਾਰਜਸਥਾਨ ਨੇ ਮੇਰੀ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕੀਤਾ ਗਿਆ ਹੈ, ਪਰ ਮੈਂ ਕੰਮ ਕਰਨ ਤੋਂ ਬਹੁਤ ਡਰਦਾ ਹਾਂ।

ਜੇਕਰ ਤੁਸੀਂ 1-13 ਵਿੱਚੋਂ ਕਿਸੇ ਵੀ ਸਵਾਲ ਅਤੇ ਸਵਾਲ 14 ਦਾ ਹਾਂ ਵਿੱਚ ਜਵਾਬ ਦਿੰਦੇ ਹੋ, ਤਾਂ ਤੁਸੀਂ ਸੰਭਵ ਤੌਰ ਤੇ COVID-19 ਮਹਾਮਾਰੀ ਦੌਰਾਨ ਬੇਰੁਜ਼ਗਾਰੀ ਲਾਭਾਂ ਲਈ ਯੋਗ ਹੋ ਸਕਦੇ ਹੋ। ਜੇਕਰ ਤੁਸੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਨਾ ਵਿੱਚ ਦਿੰਦੇ ਹੋ, ਤਾਂ ਤੁਸੀਂ ਯੋਗ ਨਹੀਂ ਹੋ ਸਕਦੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਧੇਰੇ ਲਾਭਾਂ ਤਹਿਤ ਯੋਗ ਹੋ, ਤਾਂ ਕਿਰਪਾ ਕਰਕੇ esd.wa.gov

ਅੱਪਡੇਟ ਕੀਤਾ ਗਿਆ: 04.22.20